

ਯੋਗਤਾ ਜਾਇਜ਼ੇ ਬਾਰੇ ਨੋਟਿਸ
Notification of Eligibility Review

ਕਲਾਇੰਟ ਦਾ ਨਾਂ ਅਤੇ ਪਤਾ

ਕਲਾਇੰਟ ਦੇ ਨੁਮਾਇੰਦੇ ਦਾ ਨਾਂ ਅਤੇ ਪਤਾ

ਹਵਾਲਾ: _____ ਲਈ ਯੋਗਤਾ ਜਾਇਜ਼ੇ ਬਾਰੇ ਨੋਟਿਸ

ਤੁਸੀਂ ਇਸ ਸਮੇਂ _____ ਹੇਠ ਵਿਕਾਸ ਸਬੰਧੀ ਅਪੰਗਤਾ ਬਾਰੇ ਪ੍ਰਸ਼ਾਸਨ (DDA) ਲਈ ਯੋਗ ਹੋ। ਵੱਖ ਵੱਖ ਸਮਿਆਂ 'ਤੇ ਡੀਡੀਏ ਯੋਗਤਾ ਨੇਮਾਂ ਲਈ ਯੋਗਤਾ ਦੇ ਜਾਇਜ਼ੇ ਦੀ ਲੋੜ ਪੈਂਦੀ ਹੈ। ਡੀਡੀਏ ਲਈ ਯੋਗਤਾ ਦੀ ਪੁਸ਼ਟੀ ਲਈ ਚੈਪਟਰ 388-823 ਡਬਲਊਏਸੀ ਅਨੁਸਾਰ ਸਾਨੂੰ ਹੇਠਾਂ ਦਿੱਤੀਆਂ ਸ਼ਰਤਾਂ ਵਿੱਚੋਂ ਇੱਕ ਦੀ ਲੋੜ ਪੈਂਦੀ ਹੈ: ਬੌਧਿਕ ਅਪੰਗਤਾ, ਸੈਰੇਬਰਲ ਪਾਲਸੀ, ਮਿਰਗੀ, ਆਂਟਿਜ਼ਮ, ਹੋਰ ਤੰਤੂ-ਵਿਗਿਆਨਕ ਜਾਂ ਬੌਧਿਕ ਅਪੰਗਤਾ ਵਰਗੀ ਕੋਈ ਹੋਰ ਸਥਿਤੀ। ਹੋਰ ਜਾਣਕਾਰੀ ਲਈ ਕਿਰਪਾ ਕਰਕੇ ਨਾਲ ਨੱਥੀ ਲੋੜੀਂਦੇ ਦਸਤਾਵੇਜ਼ਾਂ ਸਬੰਧੀ ਟੇਬਲ ਵੇਖੋ। ਡੀਡੀਏ ਨੂੰ ਇਸਦੀ ਮੁੜ-ਪੁਸ਼ਟੀ ਲਈ ਲੋੜੀਂਦੀ ਜਾਣਕਾਰੀ ਭੇਜਕੇ ਖੁਸ਼ੀ ਹੋਏਗੀ। ਜੇ ਤੁਸੀਂ ਚਾਹੁੰਦੇ ਹੋ ਕਿ ਡੀਡੀਏ ਤੁਹਾਨੂੰ ਇਹ ਜਾਣਕਾਰੀ ਭੇਜੇ, ਤਾਂ ਕਿਰਪਾ ਕਰਕੇ ਹੇਠਾਂ ਦਿੱਤੇ ਕੰਮ ਕਰੋ:

- ਨਾਲ ਨੱਥੀ ਸਹਿਮਤੀ ਫਾਰਮ ਭਰੋ
- ਫਾਰਮ 'ਤੇ ਦੱਸੋ ਕਿ ਸਾਨੂੰ ਇਹ ਜਾਣਕਾਰੀ ਕਿੱਥੇ ਭੇਜਣੀ ਪੈਣੀ ਹੈ ਅਤੇ
- ਨਾਲ ਨੱਥੀ ਦਿੱਤੇ ਹੋਏ ਪਤੇ ਵਾਲੇ ਲਿਫ਼ਾਫ਼ੇ ਵਿਚ ਇਸਨੂੰ ਡੀਡੀਏ ਨੂੰ ਵਾਪਸ ਭੇਜੋ

ਸੇਵਾ ਵਿਚ ਕਿਸੇ ਕਿਸਮ ਦੇ ਅੜਿੱਕੇ ਤੋਂ ਬਚਣ ਲਈ ਕਿਰਪਾ ਕਰਕੇ ਜਿੰਨੀ ਛੇਤੀ ਸੰਭਵ ਹੋਵੇ _____ ਤੋਂ ਪਹਿਲਾਂ, ਜਵਾਬ ਦਿਓ।

ਜੇ ਇਸ ਤਾਰੀਖ ਤੱਕ ਸਾਨੂੰ ਤੁਹਾਡੇ ਤੋਂ ਕੋਈ ਜਵਾਬ ਨਹੀਂ ਮਿਲਦਾ, ਤਾਂ ਅਸੀਂ ਤੁਹਾਡੀ ਫ਼ਾਈਲ ਵਿਚ ਦਿੱਤੀ ਗਈ ਜਾਣਕਾਰੀ ਦੇ ਅਧਾਰ 'ਤੇ ਯੋਗਤਾ ਦਾ ਨਿਰਣਾ ਕਰਾਂਗੇ।

ਜੇ ਤੁਹਾਡੇ ਕੋਈ ਸੁਆਲ ਹਨ, ਤਾਂ ਸੰਪਰਕ ਕਰੋ:

ਨਾਂ

ਟੈਲੀਫੋਨ ਨੰਬਰ

ਈ-ਮੇਲ ਪਤਾ

ਬੇਨਤੀ 'ਤੇ ਸਟੇਟ ਦੇ ਨੇਮਾਂ ਨਾਲ ਸੰਚਾਲਿਤ ਯੋਗਤਾ (WAC 388-823) ਦੀ ਕਾਪੀ ਉਪਲਬਧ ਹੈ ਜਾਂ
<https://www.dshs.wa.gov/dda/consumers-and-families/eligibility> 'ਤੇ ਆਨਲਾਈਨ ਲਓ।

ਨਾਲ ਨੱਥੀ: ਲੋੜੀਂਦੇ ਦਸਤਾਵੇਜ਼ਾਂ ਸਬੰਧੀ ਟੇਬਲ
ਸਹਿਮਤੀ ਫਾਰਮ (DSHS 14-012)

ਕਾਪੀ ਭੇਜੀ: ਕਲਾਇੰਟ ਦੀ ਫ਼ਾਈਲ

ਲੋੜੀਂਦੇ ਦਸਤਾਵੇਜ਼ਾਂ ਸਬੰਧੀ ਟੇਬਲ

ਅਪੰਗਤਾ ਸਥਿਤੀ	ਰੋਗ-ਨਿਦਾਨ	ਰੋਗ-ਨਿਦਾਨ ਕਰਨ ਵਾਲਾ	ਹੋਰ ਰਿਕਾਰਡ
ਬੋਧਿਕ ਅਪੰਗਤਾ	ਬੋਧਿਕ ਅਪੰਗਤਾ (ਪਹਿਲਾਂ ਮਾਨਸਿਕ ਵਿਕਾਸ ਵਿਚ ਮੱਠਾਪਨ)	ਲਾਇਸੈਂਸਸ਼ੁਦਾ ਮਨੋਚਿਕਿਤਸਕ, ਵਾਸ਼ਿੰਗਟਨ ਪ੍ਰਮਾਣਿਤ ਸਕੂਲ ਮਨੋਚਿਕਿਤਸਕ ਜਾਂ ਨੈਸ਼ਨਲ ਸਕੂਲ ਆੱਫ ਸਾਈਕੋਲੋਜਿਸਟਸ ਵਲੋਂ ਪ੍ਰਮਾਣਿਤ ਹੋਰ ਸਕੂਲ ਮਨੋਚਿਕਿਤਸਕ	ਪੂਰੀ ਮਨੋਚਿਕਿਤਸਕ ਰਿਪੋਰਟ, ਜਿਸ ਵਿਚ ਦੋ ਤੋਂ ਵੱਧ ਮਿਆਰੀ ਝੁਕਾਅ, ਮਤਲਬ ਹੇਠਾਂ ਦਾ ਅਤੇ ਦੋ ਤੋਂ ਵੱਧ ਮਿਆਰੀ ਝੁਕਾਅ, ਮਤਲਬ ਹੇਠਾਂ ਦੇ ਢਲਣਹਾਰ ਮੁਹਾਰਤਾਂ ਸਬੰਧੀ ਟੈਸਟ ਸਕੋਰ ਵਿਚ ਪੂਰੇ ਪੈਮਾਨੇ ਦਾ ਆਈਕਿਊ ਸਕੋਰ ਸ਼ਾਮਿਲ ਹੈ।
ਸੈਰੇਬਰਲ ਪਾਲਸੀ	ਸੈਰੇਬਰਲ ਪਾਲਸੀ ਕੁਆਡਰੀਪਲੀਜੀਆ ਹੈਮੀਪਲੀਜੀਆ ਡੀਪਲੀਜੀਆ	ਲਾਇਸੈਂਸਸ਼ੁਦਾ ਫਿਜ਼ੀਸ਼ੀਅਨ	3 ਸਾਲ ਦੀ ਉਮਰ ਤੋਂ ਪਹਿਲਾਂ ਸ਼ੁਰੂ ਅਤੇ ਦੋ ਜਾਂ ਵੱਧ ਖੇਤਰਾਂ (ਟਾਇਲਟ ਜਾਣਾ, ਨਹਾਉਣਾ, ਖਾਣਾ, ਕਪੜੇ ਪਾਉਣਾ, ਤੁਰਨਾ-ਫਿਰਨਾ ਜਾਂ ਗੱਲਬਾਤ) ਵਿਚ ਰੋਜ਼ ਸਿੱਧੀ ਸਰੀਰਕ ਸਹਾਇਤਾ ਲਈ ਲੋੜੀਂਦੀ ਹਿਮਾਇਤ ਵਾਲੀ ਜਾਣਕਾਰੀ।
ਮਿਰਗੀ	ਮਿਰਗੀ ਜਾਂ ਮਿਰਗੀ ਦਾ ਵਿਗਾੜ	ਬੋਰਡ ਵਲੋਂ ਪ੍ਰਮਾਣਿਤ ਤੰਤੂ-ਵਿਗਿਆਨੀ	ਮੈਡੀਕਲ ਇਤਿਹਾਸ ਅਤੇ ਤੰਤੂ-ਵਿਗਿਆਨਕ ਟੈਸਟਿੰਗ, ਕੰਟਰੋਲ ਨਾ ਕੀਤੇ ਜਾਣ ਵਾਲੇ ਅਤੇ ਜਾਰੀ ਜਾਂ ਵਾਰ ਵਾਰ ਪੈ ਰਹੇ ਦੌਰਿਆਂ ਬਾਰੇ ਫਿਜ਼ੀਸ਼ੀਅਨ ਜਾਂ ਤੰਤੂ-ਵਿਗਿਆਨਕ ਤੋਂ ਪੁਸ਼ਟੀ ਅਤੇ ਦੋ ਤੋਂ ਵੱਧ ਮਿਆਰੀ ਝੁਕਾਅ ਮਤਲਬ ਹੇਠਾਂ ਦੇ ਢਲਣਹਾਰ ਕਾਰਜਾਂ ਵਿਚ ਢਲਣਹਾਰ ਮੁਹਾਰਤਾਂ ਸਬੰਧੀ ਟੈਸਟ ਵਿਚ ਦਰਸਾਈਆਂ ਜਾਂਦੀਆਂ ਚੋਖੀਆਂ ਸੀਮਾਵਾਂ।
ਆੱਟਿਜ਼ਮ (DSM-IV ਅਨੁਸਾਰ)	ਆੱਟਿਜ਼ਮ ਜਾਂ ਆੱਟਿਸਟਿਕ ਵਿਗਾੜ DSM-IV-TR ਵਿਚ 299.00 ਅਨੁਸਾਰ	ਲਾਇਸੈਂਸਸ਼ੁਦਾ ਮਨੋਚਿਕਿਤਸਕ, ਆੱਟਿਜ਼ਮ ਜਾਂ ਵਿਕਾਸ ਸਬੰਧੀ ਸੈਂਟਰ ਜਾਂ ਬੋਰਡ ਵਲੋਂ ਪ੍ਰਮਾਣਿਤ ਐਡਵਾਂਸਡ ਰਜਿਸਟਰਡ ਨਰਸ ਪ੍ਰੈਕਟਿਸ਼ਨਰ (ARNP): ਤੰਤੂ-ਵਿਗਿਆਨੀ, ਮਨੋਚਿਕਿਤਸਕ ਜਾਂ ਵਿਕਾਸ ਸਬੰਧੀ ਅਤੇ ਵਿਹਾਰ ਸਬੰਧੀ ਬੱਚਿਆਂ ਦਾ ਡਾਕਟਰ	ਪੂਰੇ ਮੁਲਾਂਕਣ ਅਨੁਸਾਰ DSM-IV ਸਾਰੀਆਂ ਰੋਗ-ਨਿਦਾਨ ਕਸੈਟੀਆਂ ਪੂਰੀਆਂ ਹੁੰਦੀਆਂ ਹਨ, ਸਮਾਜਕ, ਭਾਸ਼ਾ, ਗੱਲਬਾਤ ਸਬੰਧੀ ਮੁਹਾਰਤਾਂ ਜਾਂ ਸੰਕੇਤਾਂ ਵਾਲੀ ਜਾਂ ਕਾਲਪਨਿਕ ਖੇਡ ਵਿਚ 3 ਸਾਲ ਦੀ ਉਮਰ ਤੋਂ ਪਹਿਲਾਂ ਇਹਨਾਂ ਵਿਚ ਦੇਰੀ ਜਾਂ ਅਸਾਧਾਰਣ ਕਾਰਜਾਂ ਦਾ ਸਬੂਤ ਅਤੇ ਅਤੇ ਦੋ ਤੋਂ ਵੱਧ ਮਿਆਰੀ ਝੁਕਾਅ ਮਤਲਬ ਹੇਠਾਂ ਦੇ ਢਲਣਹਾਰ ਕਾਰਜਾਂ ਵਿਚ ਢਲਣਹਾਰ ਮੁਹਾਰਤਾਂ ਸਬੰਧੀ ਟੈਸਟ ਵਿਚ ਦਰਸਾਈਆਂ ਜਾਂਦੀਆਂ ਚੋਖੀਆਂ ਸੀਮਾਵਾਂ।
ਆੱਟਿਜ਼ਮ ਸਪੈਕਟ੍ਰਮ (ਡੀ DSM-V)	ਆੱਟਿਜ਼ਮ ਸਪੈਕਟ੍ਰਮ ਵਿਗਾੜ 299.00 ਅਨੁਸਾਰ DSM-5 ਜਿਸ ਵਿਚ ਦੋਹਾਂ ਕਾਲਮਾਂ ਵਿਚ ਗੰਭੀਰ ਪੱਧਰ 2 ਜਾਂ 3	ਲਾਇਸੈਂਸਸ਼ੁਦਾ ਮਨੋਚਿਕਿਤਸਕ, ਆੱਟਿਜ਼ਮ ਜਾਂ ਵਿਕਾਸ ਸਬੰਧੀ ਸੈਂਟਰ ਜਾਂ ਬੋਰਡ ਵਲੋਂ ਪ੍ਰਮਾਣਿਤ ਐਡਵਾਂਸਡ ਰਜਿਸਟਰਡ ਨਰਸ ਪ੍ਰੈਕਟਿਸ਼ਨਰ (ARNP): ਤੰਤੂ-ਵਿਗਿਆਨੀ, ਮਨੋਚਿਕਿਤਸਕ ਜਾਂ ਵਿਕਾਸ ਸਬੰਧੀ ਅਤੇ ਵਿਹਾਰ ਸਬੰਧੀ ਬੱਚਿਆਂ ਦਾ ਡਾਕਟਰ	ਪੂਰੇ ਮੁਲਾਂਕਣ ਅਨੁਸਾਰ DSM-IV ਸਾਰੀਆਂ ਰੋਗ-ਨਿਦਾਨ ਕਸੈਟੀਆਂ ਪੂਰੀਆਂ ਹੁੰਦੀਆਂ ਹਨ, ਸਮਾਜਕ, ਭਾਸ਼ਾ, ਗੱਲਬਾਤ ਸਬੰਧੀ ਮੁਹਾਰਤਾਂ ਜਾਂ ਸੰਕੇਤਾਂ ਵਾਲੀ ਜਾਂ ਕਾਲਪਨਿਕ ਖੇਡ ਵਿਚ 3 ਸਾਲ ਦੀ ਉਮਰ ਤੋਂ ਪਹਿਲਾਂ ਇਹਨਾਂ ਵਿਚ ਦੇਰੀ ਜਾਂ ਅਸਾਧਾਰਣ ਕਾਰਜਾਂ ਦਾ ਸਬੂਤ ਅਤੇ ਅਤੇ ਦੋ ਤੋਂ ਵੱਧ ਮਿਆਰੀ ਝੁਕਾਅ ਮਤਲਬ ਹੇਠਾਂ ਦੇ ਢਲਣਹਾਰ ਕਾਰਜਾਂ ਵਿਚ ਢਲਣਹਾਰ ਮੁਹਾਰਤਾਂ ਸਬੰਧੀ ਟੈਸਟ ਵਿਚ ਦਰਸਾਈਆਂ ਜਾਂਦੀਆਂ ਚੋਖੀਆਂ ਸੀਮਾਵਾਂ ਅਤੇ ਇੱਕ ਮਿਆਰੀ ਝੁਕਾਅ ਜਾਂ ਵੱਧ ਮਤਲਬ ਹੇਠਾਂ ਦਾ FSIQ – ਜਾਂ – 299.00 ਅਨੁਸਾਰ DSM-IV ਆੱਟਿਸਟਿਕ ਵਿਗਾੜ ਲਈ ਸਾਰੀਆਂ ਕਸੈਟੀਆਂ ਪੂਰੀਆਂ ਕਰਦਾ ਹੈ।
ਹੋਰ ਤੰਤੂ-ਵਿਗਿਆਨਕ ਜਾਂ ਬੋਧਿਕ ਅਪੰਗਤਾ ਵਰਗੀ ਕੋਈ ਹੋਰ ਸਥਿਤੀ	ਤੰਤੂ-ਵਿਗਿਆਨਕ ਜਾਂ ਕ੍ਰੋਮੋਸੋਮਲ ਵਿਗਾੜ, ਜਿਸ ਨੂੰ ਬੋਧਿਕ ਅਤੇ ਢਲਣਹਾਰ ਮੁਹਾਰਤਾਂ ਦੀ ਘਾਟ ਵਜੋਂ ਜਾਣਿਆ ਜਾਂਦਾ ਹੈ	ਲਾਇਸੈਂਸਸ਼ੁਦਾ ਫਿਜ਼ੀਸ਼ੀਅਨ	1.5 ਤੋਂ ਵੱਧ ਮਿਆਰੀ ਝੁਕਾਅ, ਮਤਲਬ ਹੇਠਾਂ ਦਾ ਪੂਰੇ ਪੈਮਾਨੇ ਦਾ ਆਈਕਿਊ ਸਕੋਰ ਅਤੇ ਦੋ ਤੋਂ ਵੱਧ ਮਿਆਰੀ ਝੁਕਾਅ, ਮਤਲਬ ਹੇਠਾਂ ਦਾ ਢਲਣਹਾਰ ਮੁਹਾਰਤਾਂ ਸਬੰਧੀ ਟੈਸਟ ਢਲਣਹਾਰ ਕਾਰਜਾਂ ਵਿਚ ਚੋਖੀਆਂ ਸੀਮਾਵਾਂ ਨੂੰ ਦਰਸਾਉਂਦਾ ਹੈ।

ਨੋਟ: ਇਹ ਫਾਰਮ ਸਿਰਫ਼ ਆਮ ਗਾਈਡ ਹੈ ਅਤੇ ਡੀਡੀਏ ਨੂੰ ਵਾਧੂ ਜਾਣਕਾਰੀ ਜਾਂ ਮੁਲਾਂਕਣਾਂ ਦੀ ਲੋੜ ਪੈ ਸਕਦੀ ਹੈ। ਇਹ ਦਸਤਾਵੇਜ਼ ਯੋਗਤਾ ਦਾ ਪਤਾ ਲਾਉਣ ਦੀ ਪਹਿਲੀ ਕਾਰਵਾਈ ਹੈ। ਡੀਡੀਏ ਦੀ ਯੋਗਤਾ ਦਾ ਪਤਾ ਡਬਲਿਊਏਸੀ ਚੈਪਟਰ 388-823 ਅਨੁਸਾਰ ਲਾਇਆ ਜਾਂਦਾ ਹੈ।